

4 ਫਰਵਰੀ, 2019

ਲੋਫਰਸ ਲੇਕ ਰੇਕ੍ਰੀਏਸ਼ਨ ਸੈਂਟਰ ਅੱਪਗ੍ਰੇਡ

ਬ੍ਰੈਂਪਟਨ, ਓਨਟਾਰੀਓ – ਲੋਫਰਸ ਲੇਕ ਰੇਕ੍ਰੀਏਸ਼ਨ ਸੈਂਟਰ (Loafer's Lake Recreation Centre) ਨੂੰ ਅੱਪਗ੍ਰੇਡ ਅਤੇ ਵਿਸਤ੍ਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਦੀ ਸ਼ੁਰੂਆਤ 1 ਮਈ, 2019 ਨੂੰ ਹੋਵੇਗੀ।

30 ਲੋਫਰਸ ਲੇਕ ਲੇਨ (ਕੈਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇ) (30 Loafer's Lake Lane) (Kennedy Road and Sandalwood Parkway) ਵਿਖੇ ਸਥਿਤ ਇਸ ਫੈਸਿਲਿਟੀ ਦੇ ਸੁਧਾਰਾਂ ਵਿੱਚ ਸ਼ਾਮਲ ਹਨ:

- ਕੱਪੜੇ ਬਦਲਣ ਦੇ ਨਵੇਂ ਫਿਟਨੈਸ ਕਮਰੇ
- ਪਰਿਵਾਰ ਲਈ ਕੱਪੜੇ ਬਦਲਣ ਦੇ ਕਮਰੇ
- ਇੱਕ ਸੈਸਰੀ ਰੂਮ
- ਲੋਬੀ, ਪੂਲ ਅਤੇ ਪਾਰਕਿੰਗ ਲੇਟ ਦੇ ਨਵੀਨੀਕਰਨ
- ਸੁਧਾਰੀ ਹੋਈ ਪਹੁੰਚ ਯੋਗਤਾ

ਬਿਲਡਿੰਗ ਦੇ ਇਲੈਕਟ੍ਰੀਕਲ ਅਤੇ ਐਚ.ਵੀ.ਏ.ਸੀ. (HVAC) ਸਿਸਟਮਾਂ ਨੂੰ ਆਧੁਨਿਕ ਬਣਾਉਣ ਲਈ ਕੁਝ ਮਕੈਨੀਕਲ ਅੱਪਗ੍ਰੇਡ ਵੀ ਪੂਰੇ ਕੀਤੇ ਜਾਣਗੇ।

ਸੈਂਟਰ 1 ਮਈ, 2019 ਤੋਂ ਮੁਰੰਮਤ ਲਈ ਬੰਦ ਕੀਤਾ ਜਾਏਗਾ ਅਤੇ ਪਤਝੜ 2020 ਵਿੱਚ ਦੁਬਾਰਾ ਖੁੱਲ੍ਹੇਗਾ।

ਫੈਸਿਲਿਟੀ ਦੇ ਵਰਤੋਂਕਾਰਾਂ ਅਤੇ ਪ੍ਰੋਗਰਾਮ ਭਾਗੀਦਾਰਾਂ ਨੂੰ ਬੰਦ ਹੋਣ ਦੇ ਦੌਰਾਨ ਸਿਟੀ ਆਫ ਬ੍ਰੈਂਪਟਨ ਦੇ ਹੋਰ ਰੇਕ੍ਰੀਏਸ਼ਨ ਸੈਂਟਰਾਂ ਵਿੱਚ ਜਗ੍ਹਾ ਦਿੱਤੀ ਜਾਏਗੀ।

- ਮੌਜੂਦਾ ਲੋਫਰਸ ਲੇਕ ਦੇ ਆਸਪਾਸ ਦੇ ਫਿਟਨੈਸ ਮੈਂਬਰ ਕੋਈ ਵੀ ਹੋਰ [ਸਿਟੀ ਫਿਟਨੈਸ ਫੈਸਿਲਿਟੀ \(City fitness facility\)](#) ਵਰਤ ਸਕਦੇ ਹਨ।
- ਸਕਵੈਸ਼ ਭਾਗੀਦਾਰਾਂ ਅਤੇ ਸ਼ਮੂਲੀਅਤ ਅਤੇ ਅਨੁਕੂਲਨ ਪ੍ਰੋਗਰਾਮਾਂ ਲਈ 292 ਕੋਨੇਸਟੋਗਾ ਡ੍ਰਾਈਵ (ਕੈਨੇਡੀ ਰੋਡ ਅਤੇ ਬੋਵੈਅਰਡ ਡ੍ਰਾਈਵ) (292 Conestoga Drive) (Kennedy Road and Bovaird Drive) ਵਿਖੇ ਸਥਿਤ, [ਜਿਮ ਆਰਚਡੈਕਿਨ ਰੇਕ੍ਰੀਏਸ਼ਨ ਸੈਂਟਰ \(Jim Archdekin Recreation Centre\)](#) ਵਿੱਚ ਜਗ੍ਹਾ ਦਿੱਤੀ ਜਾਏਗੀ।

ਲੋਫਰਸ ਲੇਕ ਵਿਖੇ ਪ੍ਰੋਗਰਾਮ 18 ਮਾਰਚ ਅਤੇ 30 ਅਪ੍ਰੈਲ ਵਿਚਕਾਰ ਸੋਧੀ ਹੋਈ ਪੰਜ-ਹਫ਼ਤਿਆਂ ਦੀ ਸਮਾਂ ਸਾਰਨੀ ਤੇ ਚਲਾਏ ਜਾਣਗੇ।

ਪ੍ਰੋਗਰਾਮ ਦੇ ਵਿਕਲਪਾਂ ਅਤੇ ਵਿਕਲਪਿਕ ਫੈਸਿਲਿਟੀ ਸਥਾਨਾਂ ਬਾਰੇ ਹੋਰ ਜਾਣਕਾਰੀ ਲਈ www.brampton.ca/recreation ਤੇ ਜਾਓ, ਸਾਡੇ ਕਿਸੇ ਵੀ [ਰੇਕ੍ਰੀਏਸ਼ਨ ਸੈਂਟਰਸ \(Recreation centres\)](#) ਵਿਖੇ ਗਾਹਕ ਸੇਵਾ ਪ੍ਰਤੀਨਿਧੀ (Customer Service Representative) ਨਾਲ ਗੱਲ ਕਰੋ ਜਾਂ 311 ਤੇ ਸਰਵਿਸ ਬ੍ਰੈਂਪਟਨ (Service Brampton) ਨੂੰ ਫੋਨ ਕਰੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca